

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਂਪਟਨ ਲੁਨਾਰ ਨਿਊ ਯੀਅਰ ਦਾ ਜਸ਼ਨ ਮਨਾ ਰਹੀ ਹੈ ਅਤੇ ਯੀਅਰ ਆਫ ਦ ਟਾਈਗਰ ਦਾ ਸੁਆਗਤ ਕਰ ਰਹੀ ਹੈ

ਬ੍ਰੈਂਪਟਨ, ਓਨਟਾਰੀਓ (24 ਜਨਵਰੀ, 2022) – ਸਿਟੀ ਆਫ ਬ੍ਰੈਂਪਟਨ, ਕਮਿਊਨਿਟੀ ਨੂੰ ਲੁਨਾਰ ਨਿਊ ਯੀਅਰ (Lunar New Year) ਦਾ ਜਸ਼ਨ ਮਨਾਉਣ ਅਤੇ ਯੀਅਰ ਆਫ ਦ ਟਾਈਗਰ (Year of the Tiger) ਦਾ ਸੁਆਗਤ ਕਰਨ ਲਈ ਸੱਦਾ ਦਿੰਦੀ ਹੈ। ਇਹਨਾਂ ਲਈ, 1 ਫਰਵਰੀ ਤੋਂ ਸ਼ੁਰੂ ਕਰਦੇ ਹੋਏ, ਵਿਅਕਤੀਗਤ ਅਤੇ ਔਨਲਾਈਨ, ਦੋਵੇਂ ਤਰ੍ਹਾਂ ਦੀ ਪ੍ਰੋਗਰਾਮਿੰਗ ਹੋਵੇਗੀ। 2022, ਯੀਅਰ ਆਫ ਦ ਟਾਈਗਰ ਦਾ ਪ੍ਰਤੀਕ ਹੈ – ਜੋ ਤਾਕਤ, ਖੁਸ਼ਹਾਲੀ ਅਤੇ ਵਿਸ਼ਵਾਸ ਪ੍ਰਗਟ ਕਰਦਾ ਹੈ।

### ਲੁਨਾਰ ਨਿਊ ਯੀਅਰ ਆਰਟ ਸਕਵੇਅਰ (Lunar New Year Art Square)

ਡੇਲੀ ਟਾਈਮਸ ਸਕਵੇਅਰ, 33 ਕਵੀਨ ਸਟ੍ਰੀਟ ਵੈਸਟ (Daily Times Square, 33 Queen Street West)

2 ਤੋਂ 14 ਫਰਵਰੀ ਤੱਕ

ਬ੍ਰੈਂਪਟਨ ਚਾਈਨੀਜ਼ ਬਿਜਨੇਸ ਐਸੋਸੀਏਸ਼ਨ (Brampton Chinese Business Association) ਦੇ ਨਾਲ ਭਾਈਵਾਲੀ ਵਿੱਚ, ਸਿਟੀ ਹਾਲ (City Hall) ਦੇ ਬਾਹਰ ਡੇਲੀ ਟਾਈਮਸ ਸਕਵੇਅਰ (Daily Times Square) ਵਿਖੇ ਇੱਕ ਅਸਥਾਈ ਪਬਲਿਕ ਆਰਟ ਪ੍ਰਦਰਸ਼ਨੀ ਡਿਸਪਲੇ ਕੀਤੀ ਜਾਵੇਗੀ, ਜੋ ਕੈਨੇਡੀਅਨ ਵਿਰਸੇ ਅਤੇ ਈਸਟ ਏਸ਼ੀਅਨ ਸੱਭਿਆਚਾਰ ਦਾ ਜਸ਼ਨ ਮਨਾਉਂਦੀ ਹੈ। 2 ਤੋਂ 14 ਫਰਵਰੀ ਤੱਕ ਲੱਗਣ ਵਾਲੀ ਪ੍ਰਦਰਸ਼ਨੀ ਵਿੱਚ, ਚਾਰ ਲੋਕਲ ਕਲਾਕਾਰਾਂ, [ਅਬਿਓਲਾ ਇਡੋਵੂ \(Abiola Idowu\)](#), [ਖੋਲਾ ਸਿੱਦੀਕੀ \(Khaula Siddique\)](#), [ਸਕੋਟ ਗਿਵਨ \(Scott Given\)](#) ਅਤੇ ਕ੍ਰਿਸ ਮੁਨੁਸਾਮੀ (Chris Munusami) ਦਾ ਕੰਮ ਸ਼ਾਮਲ ਕੀਤਾ ਜਾਵੇਗਾ।

### ਲੁਨਾਰ ਨਿਊ ਯੀਅਰ ਦੇ ਵਰਚੁਅਲ (ਅਭਾਸੀ) ਜਸ਼ਨ

1 ਤੋਂ 14 ਫਰਵਰੀ ਤੱਕ, ਸਿਟੀ, ਕਮਿਊਨਿਟੀ ਲਈ ਔਨਲਾਈਨ ਜਸ਼ਨ ਦਾ ਆਯੋਜਨ ਕਰੇਗੀ, ਤਾਂ ਜੋ ਉਹ ਹਰੇਕ ਕਲਾਕਾਰ ਵੱਲੋਂ ਉਹਨਾਂ ਦੀਆਂ ਪ੍ਰੇਰਨਾਦਾਇਕ ਅਤੇ ਪ੍ਰਕਿਰਿਆਤਮਕ, ਪਰੰਪਰਿਕ ਈਸਟ ਏਸ਼ੀਅਨ ਪਰਫੋਰਮੈਂਸ ਸਾਂਝੀਆਂ ਕਰਨ ਦੇ ਨਾਲ, ਵੀਡੀਓ ਇੰਟਰਵਿਊ ਦੇ ਦੁਆਰਾ ਲੁਨਾਰ ਨਿਊ ਯੀਅਰ ਦਾ ਅਨੰਦ ਮਾਣ ਸਕਣ ਅਤੇ ਇਸ ਬਾਰੇ ਜਾਣ ਸਕਣ।

ਲੁਨਾਰ ਨਿਊ ਯੀਅਰ ਦੇ ਜਸ਼ਨ ਬਾਰੇ ਹੋਰ ਜਾਣਕਾਰੀ ਲਈ, [brampton.ca/lunarnewyear](http://brampton.ca/lunarnewyear) ਤੇ ਜਾਓ।

ਸਿਟੀ ਆਫ ਬ੍ਰੈਂਪਟਨ, ਆਪਣੇ ਉਦਾਰ ਕਾਰਜਕਰਮ ਪ੍ਰਾਯੋਜਕਾਂ (ਸਪਾਂਸਰਸ), ਅਲਗੋਮਾ ਯੂਨੀਵਰਸਿਟੀ (Algoma University) ਅਤੇ ਆਰ.ਬੀ.ਸੀ. (RBC) ਦਾ ਧੰਨਵਾਦ ਕਰਦੀ ਹੈ।

### ਹਵਾਲੇ

“ਸਿਟੀ ਆਫ ਬ੍ਰੈਂਪਟਨ ਦੇ ਵੱਲੋਂ, ਮੈਂ ਹਰ ਕਿਸੇ ਨੂੰ ਸਿਹਤਮੰਦ ਅਤੇ ਖੁਸ਼ਹਾਲ ਸਾਲ ਦੀ ਸ਼ੁਭਕਾਮਨਾ ਦਿੰਦਾ ਹਾਂ। ਕਿਉਂਕਿ ਅਸੀਂ ਯੀਅਰ ਆਫ ਦ ਟਾਈਗਰ ਦਾ ਸੁਆਗਤ ਕਰ ਰਹੇ ਹਾਂ, ਇਸਲਈ ਬ੍ਰੈਂਪਟਨ ਦੇ ਡੇਲੀ ਟਾਈਮਸ ਸਕਵੇਅਰ ਵਿੱਚ, ਇਸ ਸ਼ਾਨਦਾਰ ਪਬਲਿਕ ਆਰਟ ਡਿਸਪਲੇ ਦੇ ਨਾਲ, ਲੁਨਾਰ ਨਿਊ ਯੀਅਰ ਅਤੇ ਬ੍ਰੈਂਪਟਨ ਦੀ ਵੰਨ-ਸੁਵੰਨਤਾ ਦਾ ਜਸ਼ਨ ਮਨਾਉਣਾ ਬਹੁਤ ਹੀ ਵਧੀਆ ਹੈ। ਤੁਹਾਨੂੰ ਚਾਈਨੀਜ਼ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ!”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਇੱਕ ਮੇਜ਼ੈਕ ਹੈ ਅਤੇ ਅਸੀਂ ਸਾਡੀ ਕਮਿਊਨਿਟੀ ਦੇ ਕਾਰਜਕਰਮਾਂ ਅਤੇ ਯੋਗਦਾਨਾਂ ਦਾ ਜਸ਼ਨ ਮਨਾਉਣ ਤੇ ਬੇਹੱਦ ਖੁਸ਼ ਹਾਂ। ਮੈਂ ਹਰ ਕਿਸੇ ਨੂੰ ਲੁੱਟ ਨਿਊ ਯੀਅਰ ਦੀ ਵਧਾਈ ਦਿੰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ 2022 ਸਾਰਿਆਂ ਲਈ ਖੁਸ਼ਹਾਲੀ ਭਰਿਆ ਹੋਵੇ।”

- ਹਰਕੀਰਤ ਸਿੰਘ (Harkirat Singh), ਸਿਟੀ ਕਾਉਂਸਲਰ, ਵਾਰਡਸ 9 ਅਤੇ 10; ਚੇਅਰ, ਕਾਰਪੋਰੇਟ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਦੀ ਵੰਨ-ਸੁਵੰਨੀ ਕਮਿਊਨਿਟੀ ਹੀ ਇਸ ਸ਼ਹਿਰ ਨੂੰ ਇੰਨਾ ਖਾਸ ਬਣਾਉਂਦੀ ਹੈ। ਸਾਰੇ ਕਰਮਚਾਰੀਆਂ ਅਤੇ ਵਿਆਪਕ ਕਮਿਊਨਿਟੀ ਨੂੰ ਲੁੱਟ ਨਿਊ ਯੀਅਰ ਦੀ ਵਧਾਈ ਹੋਵੇ ਅਤੇ 2022 ਲਈ ਚੰਗੀ ਸਿਹਤ ਦੀਆਂ ਸੁਭਕਾਮਨਾਵਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੇ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Prabhjot.Kainth@brampton.ca](mailto:Prabhjot.Kainth@brampton.ca)